

ਸੇਫਟੀ ਨੈੱਟ ਅਤੇ ਬੱਚਿਆਂ ਨਾਲ ਸੰਬੰਧੀ ਕੇਸਾਂ ਲਈ ਕੈਲੀਫੋਰਨੀਆਂ ਵਰਕ ਆਪਰਚੁਨਿਟੀ ਐਂਡ ਰੀਸਪੋਂਸੀਬਿਲਟੀ ਟ੍ਰੂ ਕਿਡਸ (CALWORKs) ਵਿੱਚ ਨਵੇਂ ਨਿਯਮ

ਬੱਚੇ ਦੇ ਪਾਲਣ ਪੋਸ਼ਣ (ਬਾਲ ਸਹਿਯੋਗ) ਦੇ ਨਿਯਮ ਤੁਹਾਡੇ ਪਰਿਵਾਰ ਲਈ ਬਦਲ ਦਿੱਤੇ ਗਏ ਹਨ। ਤੁਸੀਂ ਸਿਰਫ ਆਪਣੇ ਬੱਚੇ ਲਈ CalWORKs ਨਕਦੀ ਸਹਾਇਤਾ ਪ੍ਰਾਪਤ ਕਰ ਰਹੇ ਹੋ। ਇਹ ਉਹ ਬਦਲਾਅ ਹਨ ਜੋ ਤੁਹਾਡੇ ਤੇ ਲਾਗੂ ਹੁੰਦੇ ਹਨ:

- ਹੁਣ ਤੁਹਾਨੂੰ ਆਪਣੇ ਬੱਚੇ ਦੇ ਪਾਲਣ ਪੋਸ਼ਣ ਅਧਿਕਾਰ ਨੂੰ ਕਾਉਂਟੀ ਨੂੰ “ਮੁਕੱਰਰ” ਕਰਨ ਦੀ ਲੋੜ ਨਹੀਂ ਹੈ; ਪਰ ਸਥਾਨਕ ਬਾਲ ਸਹਾਇਤਾ ਏਜੰਸੀ (LCSA - Local Child Support Agency, LCSA) ਕੋਲ ਤੁਹਾਡੇ ਬੱਚੇ ਦੇ ਪਾਲਣ ਪੋਸ਼ਣ ਦੇ ਕੇਸ ਹੋਣ ਨਾਲ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਕਈ ਲਾਭ ਹਨ;
- ਜੇਕਰ ਤੁਸੀਂ ਐਲਸੀਐਸਏ (LCSA); ਬਾਲ ਸਹਿਯੋਗ ਸੇਵਾਵਾਂ ਨਹੀਂ ਲੈਣਾ ਚਾਹੁੰਦੇ ਤਾਂ ਤੁਹਾਡੀ ਗ੍ਰਾਂਟ ਦੀ ਰਕਮ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ; ਜਿਸ ਵਿੱਚ ਤੁਹਾਡੇ ਬੱਚੇ/ਬੱਚਿਆਂ ਦੇ ਲਈ ਗੈਰ-ਰੱਖਿਅਕ(ਗੈਰਹਾਜ਼ਰ) ਮਾਤਾ-ਪਿਤਾ ਲੱਭਣ ਜਾਂ ਤੁਹਾਡੇ ਬੱਚੇ/ਬੱਚਿਆਂ ਲਈ ਵਲਦੀਅਤ ਸਥਾਪਿਤ ਕਰਨਾ ਵੀ ਸ਼ਾਮਲ ਹੈ,
 - ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੈਰ-ਰੱਖਿਅਕ ਮਾਤਾ-ਪਿਤਾ ਲੱਭਣਾ ਅਤੇ ਵਲਦੀਅਤ ਦੀ ਪੁਸ਼ਟੀ ਭਵਿੱਖ ਵਿੱਚ ਤੁਹਾਨੂੰ ਲੋੜ ਪੈਣ 'ਤੇ ਬਾਲ ਸਹਾਇਤਾ ਪ੍ਰਾਪਤੀ ਤੁਹਾਡੀ ਮਦਦ ਕਰੇਗੀ; ਅਤੇ
 - ਜੇਕਰ ਭਵਿੱਖ ਵਿੱਚ ਤੁਸੀਂ ਨਕਦ ਸਹਾਇਤਾ ਦੇ ਯੋਗ ਹੁੰਦੇ ਹੋ, ਤਾਂ ਬੱਚੇ ਦੇ ਪਾਲਣ ਪੋਸ਼ਣ ਸੰਬੰਧੀ ਵੱਖ ਵੱਖ ਨਿਯਮ ਲਾਗੂ ਹੋ ਸਕਦੇ ਹਨ।
- ਤੁਹਾਨੂੰ ਬੱਚੇ ਦੇ ਪਾਲਣ ਪੋਸ਼ਣ ਲਈ ਉਹ ਸਾਰਾ ਪੈਸਾ ਪ੍ਰਾਪਤ ਹੋਵੇਗਾ ਜੋ ਗੈਰ-ਰੱਖਿਅਕ ਮਾਤਾ-ਪਿਤਾ ਤੁਹਾਨੂੰ ਦਿੰਦਾ ਹੈ ਜਾਂ ਜੇ LCSA ਤੁਹਾਡੇ ਲਈ ਇਕੱਠਾ ਕਰਦੀ ਹੈ। ਤੁਹਾਨੂੰ ਇਸਨੂੰ ਕਾਉਂਟੀ ਨੂੰ ਵਾਪਸ ਦੇਣ ਦੀ ਲੋੜ ਨਹੀਂ ਹੈ;
- ਜੇਕਰ ਤੁਹਾਡਾ ਪਹਿਲਾਂ ਹੀ ਬੱਚੇ ਦੇ ਪਾਲਣ ਪੋਸ਼ਣ ਦਾ ਕੇਸ LCSA ਕੋਲ ਚੱਲ ਰਿਹਾ ਹੈ, ਤਾਂ ਤੁਹਾਨੂੰ ਆਪਣੇ ਬੱਚੇ ਲਈ ਬਾਲ ਸਹਾਇਤਾ ਲਈ ਤੁਹਾਡੇ ਲਈ ਇਕੱਠੀ ਕੀਤੀ ਗਈ ਜਾਣਕਾਰੀ ਪ੍ਰਾਪਤ ਕਰਦੇ ਰਹਿਣ ਲਈ ਕੁੱਝ ਵੀ ਕਰਨ ਦੀ ਲੋੜ ਨਹੀਂ ਹੈ। ਤੁਹਾਨੂੰ ਪ੍ਰਾਪਤ ਬਾਲ ਸਹਾਇਤਾ ਦੀ ਰਕਮ ਅਤੇ ਪ੍ਰਾਪਤੀ ਦੀ ਮਿਤੀ ਨੂੰ ਯਾਦ ਰੱਖਣਾ ਚਾਹੀਦਾ ਹੈ। ਤੁਹਾਨੂੰ ਇਸ ਦੀ ਲੋੜ ਤੁਹਾਡੇ ਦੁਆਰਾ ਪ੍ਰਾਪਤ ਬਾਲ ਸਹਾਇਤਾ ਦੀ ਰਕਮ ਦੀ ਰਿਪੋਰਟ ਕਾਉਂਟੀ ਨੂੰ ਦੇਣ ਲਈ ਕੀਤੀ ਜਾਵੇਗੀ;
- ਜੇਕਰ ਤੁਹਾਡਾ ਪਹਿਲਾਂ ਹੀ ਬੱਚੇ ਦੇ ਪਾਲਣ ਪੋਸ਼ਣ ਦਾ ਕੇਸ ਐਲਸੀਐਸਏ (LCSA) ਕੋਲ ਨਹੀਂ ਚੱਲ ਰਿਹਾ ਹੈ, ਤਾਂ ਤੁਹਾਨੂੰ ਜਰੂਰਤ ਪੈਣ 'ਤੇ ਆਪਣੇ ਬੱਚੇ ਦੀ ਵਲਦੀਅਤ ਸਥਾਪਨਾ ਦੇ ਲਈ ਅਤੇ ਤੁਹਾਡੇ ਬਾਲ ਸਹਾਇਤਾ ਦੀ ਪ੍ਰਾਪਤੀ ਦੇ ਲਈ ਅਤੇ ਤੁਹਾਡੇ ਤੱਕ ਭੇਜਣ ਦੇ ਲਈ, ਐਲਸੀਐਸਏ (LCSA) ਬਾਲ ਸਹਾਇਤਾ ਸੇਵਾਵਾਂ ਲਈ ਅਰਜ਼ੀ ਦੇਣੀ ਪਵੇਗੀ। ਕਾਉਂਟੀ ਤੁਹਾਨੂੰ ਇਸ ਵਿੱਚ ਮਦਦ ਕਰ ਸਕਦੀ ਹੈ;
- ਐਲਸੀਐਸਏ (LCSA) ਵੱਲੋਂ ਇਕੱਠੀ ਕੀਤੀ ਗਈ ਬਾਲ ਸਹਾਇਤਾ ਜੋ ਤੁਹਾਨੂੰ ਭੇਜੀ ਗਈ ਹੈ ਉਹ ਤੁਹਾਡੇ ਪਰਿਵਾਰ ਨੂੰ ਮੁੜ ਭੁਗਤਾਨ ਕੀਤੀ ਜਾਣ ਵਾਲੀ ਸਹਾਇਤਾ ਨਹੀਂ ਰਹੇਗੀ, ਇਸ ਲਈ ਬਾਲਗ ਦਾ 48-ਮਹੀਨੇ ਦਾ CalWORKs ਦਾ ਸਮਾਂ ਮਹੀਨਿਆਂ ਤੱਕ ਪ੍ਰਾਪਤ ਹੋਣ ਵਾਲੀ ਸਹਾਇਤਾ ਲਈ “ਅਨਟਿੱਕ” ਨਹੀਂ ਰਹੇਗਾ;
- ਜਦੋਂ ਤੁਹਾਨੂੰ ਬਾਲ ਸਹਾਇਤਾ ਦੀ ਰਕਮ ਸਿੱਧੇ ਤੌਰ ਤੇ ਪ੍ਰਾਪਤ ਹੁੰਦੀ ਹੈ, ਤਾਂ ਤੁਹਾਨੂੰ ਪ੍ਰਾਪਤ ਬਾਲ ਸਹਾਇਤਾ ਨੂੰ ਆਮਦਨੀ ਦੇ ਤੌਰ ਤੇ ਰਿਪੋਰਟ ਕਰਨਾ ਹੋਵੇਗਾ ਜੇਕਰ ਆਮਦਨ ਰਿਪੋਰਟ ਨਿਯਮ ਤੁਹਾਡੇ ਕੇਸ ਵਿੱਚ ਵਿੱਚ ਅਜਿਹਾ ਕਰਨ ਲਈ ਕਹਿੰਦੇ ਹਨ;
- ਜੇਕਰ ਤੁਹਾਨੂੰ CalWORKs 'ਤੇ ਆਪਣੇ ਬੱਚਿਆਂ ਲਈ ਬਾਲ ਸਹਾਇਤਾ ਆਮਦਨ ਪ੍ਰਾਪਤ ਹੁੰਦੀ ਹੈ, ਤਾਂ ਅਸੀਂ ਹਰ ਮਹੀਨੇ ਪਹਿਲੇ \$ 50 ਦੀ ਗਿਣਤੀ ਨਹੀਂ ਕਰਾਂਗੇ। ਬਾਕੀ ਦੀ ਰਕਮ ਦੀ ਤੁਹਾਡੀ CalWORKs ਗ੍ਰਾਂਟ ਵਿੱਚ ਜੋੜੀ ਜਾ ਸਕਦੀ ਹੈ;
- ਜੇਕਰ ਤੁਸੀਂ CalFresh ਵੀ ਪ੍ਰਾਪਤ ਕਰਦੇ ਹੋ, ਕੋਈ ਵੀ ਬਾਲ ਸਹਾਇਤਾ ਆਮਦਨ ਪ੍ਰਾਪਤ ਕਰਦੇ ਹੋ ਉਸ ਦੀ ਵਰਤੋਂ ਤੁਹਾਡੇ CalFresh ਲਾਭ ਦੀ ਰਕਮ ਦਾ ਪਤਾ ਲਗਾਉਣ ਲਈ ਕੀਤੀ ਜਾ ਸਕਦੀ ਹੈ।

ਜੇਕਰ ਤੁਹਾਡੇ ਕੋਈ ਸਵਾਲ ਹਨ, ਤਾਂ ਤੁਰੰਤ ਕਾਉਂਟੀ ਨੂੰ ਕਾਲ ਕਰੋ।